

ਮਹਮੂਦ ਅਵਾਣ ਚੀਆਂ ਸਤ ਨਜ਼ਮਾਂ

ਕਾਫਰ ਹੱਥਾਂ ਦੇ ਨਾਂ

ਕੀ ਖੱਟਿਆ ਅਸਾਂ ਪਹਿਲਾਂ ਪੱਗ ਕੇ  
ਕੀ ਖੱਟਿਆ ਅਸਾਂ ਰਾਵੀ ਬਹਿ ਬਹਿ  
ਕੀ ਖੱਟਿਆ ਅਸਾਂ ਲੈ ਲੈ ਤੈਂਡਾ ਨਾਂ

ਇਸ਼ਕ ਅਸਾਡਾ ਹਾਕਮ ਹੋਇਆ  
ਛੁਲ ਹੋਏ ਸਾਡੀ ਹੱਥਕੜੀਆਂ

ਜਿਉਂਦਿਆਂ ਸਾਡੀ ਕੈਦ ਨਾ ਮੁੱਕੇ  
ਲੱਖ ਪਏ ਕਰੀਏ ਅੜੀਆਂ

ਕਲ ਆਵਣ ਵਾਲੇ ਦੁੱਖ ਦੇ ਨਾਂ

ਅੱਜ ਵੀ ਨਵਾਂ-ਨਕੋਰ ਦਿਹਾੜਾ  
ਸਾਡੇ ਹੱਥੋਂ ਮੈਲਾ ਹੋਇਆ  
ਘਾਹ ਭੋਏਂ ਨਾਲ ਰਲ ਮਿਲ ਬਹਿ ਕੇ  
ਅੱਜ ਰਾਤੀਂ ਅਸਾਂ ਔਖੀ ਰਾਤ ਟਪਾਈ  
ਖਾਬ ਭੜੋਲੇ ਭਰਨ ਦਾ ਸੋਚ ਕੇ ਰੁੰਨੇ  
ਹਿੱਕ ਦੂਜੇ ਵਲ ਤੱਕ ਕੇ ਹੱਸੇ  
ਸੋਚਿਆ ਸੀ  
ਐਵੇਂ ਰਾਤ ਟਪਾਈ ਜਾ ਸਕਦੀ ਏ  
ਪਰ ਨਹੀਂ ਟੱਪਦੀ  
ਕਲੁ ਦੇ ਦੁੱਖ ਪੱਕ ਹੋਵਣ ਤਾਂ  
ਅੱਜ ਦੇ ਦੁੱਖ ਨਹੀਂ ਲੰਘਦੇ  
ਭਾਵੇਂ ਤੈਂਡੇ ਸਾਂਗੇ\* ਹੋਵਣ

\* ਸੰਗ

ਕੂਫ਼ੇ\* ਵਿਚ ਹਿੱਕ ਹੋਰ ਰਾਤ

ਹਾਲਾਂ ਤਾਈਂ ਇੰਜ ਲਗਦਾ ਏ  
ਸਾਡੇ ਅੰਦਰਾਂ ਦੇ ਵਿਚ  
ਕਲਮਾ ਵੀ ਨਹੀਂ ਪੂਰਾ ਹੋਇਆ  
ਇੰਜ ਲਗਦਾ ਏ  
ਸਾਡੀਆਂ ਨਾਤਾਂ ਦੇ ਵਿਚ  
ਬਜਰੀ ਟੁਰਦੀ ਫਿਰਦੀ  
ਇਹ ਗਲੀਆਂ ਜਿਥੋਂ ਅੱਜ ਰਾਤੀਂ ਅਸਾਂ ਲੰਘਣਾ  
ਸਾਨੂੰ ਲੰਘਣ ਨਾ ਦੇਸਣ

ਸੁਣ ਵੇ ਸੱਜਣਾ!  
ਅੱਜ ਰਾਤੀਂ ਅਸੀਂ ਅਪਣੇ ਕੋਈ ਨਾ  
ਸਾਡੇ ਹੱਥ ਦੁਸ਼ਮਣ ਦੇ ਹੱਥ ਨੇ  
ਪੈਰ ਨੇ ਕੂਫ਼ੇ ਵਰਗੇ  
ਅੱਜ ਰਾਤੀਂ ਸਾਡਾ ਹਾਣੀ ਕੋਈ ਨਾ

ਸਭ ਨੇ ਤੇਰੇ ਵਰਗੇ

\* ਕੂਛਾ: ਮੁਨਾਕਥਾਂ - ਦੰਭੀਆਂ - ਦਾ ਪਿੰਡ

## ਪੁਣੀ ਪੁਣੀ ਰਾਤ

ਕਦੀ ਦਾਂਦ\* ਪੰਜਾਲੀ ਪਾ ਪਾ ਹੱਸਣ  
ਜਿੰਮੀ ਹੋਵੇ  
ਮੰਜ਼ੀ ਉੱਤੇ ਬਹਿਣ ਨਾ ਹੋਵੇ  
ਫਿੱਡ ਖਾਲੀ ਰਹਿ ਵੰਵਣ  
ਵਾਅ ਦਿਆਂ ਖਿੱਲਰਿਆਂ ਵਾਲਾਂ ਵਿੱਚੋਂ  
ਖਿੱਡਦੇ ਇਸਕ ਨੂੰ  
ਕਿਹੜਾ ਸੀਨੇ ਲਾਵੇ?  
ਵੇੜ੍ਹੇ ਦੇ ਵਿਚ  
ਚੰਨ ਦਾ ਡੀਵਾ ਬਾਲ ਕੇ  
ਚਰਖਾ ਕੱਤਣ ਆਲੇ ਹੱਥ  
ਮਜ਼ਦੂਰਾਂ ਵਾਂਗਰ ਪੁਣੀ ਪੁਣੀ ਰੋਵਣ  
ਜਦੋਂ ਖਾਬ ਸਿਰਹਾੜੇ ਥੱਲੇ ਰੱਖ ਕੇ  
ਲੋਕੀ ਬੁੱਢੇ ਹੋਵਣ

\* ਬਲਦ

## ਦਿਨ ਦਰਿਆ ਪਿਆ ਵੱਗੇ

ਸਾਡੇ ਮੰਹ ਨਹੀਂ ਵੇਖਣੇ  
ਨਿਤ ਮੈਂਇਆਂ ਦੇ ਮੰਹ ਨਹੀਂ ਹੁੰਦੇ  
ਸੁਕੀਆਂ ਅੰਦਰ ਕਣੀਆਂ ਦੀ ਖੁਸ਼ਬੂ ਨਹੀਂ ਹੁੰਦੀ  
ਸੱਜ ਰੁੰਨੀਆਂ ਦੀਆਂ ਅੱਖਾਂ ਦੇ ਵਿਚ  
ਧੁੱਪ ਨਹੀਂ ਹੁੰਦੀ  
ਛਾਂ ਹੁੰਦੀ ਏ

ਛਾਂ ਵਿਚ ਉਮਰਾਂ ਸਾੜ ਕੇ  
ਅਪਣੀ ਗਿਣਤੀ ਭੁੱਲ ਜਾਵੇ ਤੇ  
ਅੰਦਰਾਂ ਦੇ ਵਿਚ ਘਾਹ ਜੰਮਦੇ ਨੇ  
ਗੁੰਦਤਾਂ ਵਿੱਚੋਂ ਸਾਹ ਲੱਭਦੇ ਨੇ

## ਖੁਸ਼ਆਬ

ਮੈਂ ਪਾਣੀ ਦਰਿਆਵਾਂ ਦਾ  
ਅਤੇ ਸਰਜ ਮੈਡੇ ਨੈਣ  
ਮੈਡੇ ਕੌਲ ਪੁਰਾਣੇ ਕਿੱਸੇ  
ਪਏ ਲਫਜ਼ ਜਬਾਨੋਂ ਢੈਣ  
ਮੈਂ ਪੁੱਤਰ ਉਸ ਮਾਂ ਧਰਤੀ ਦਾ  
ਜਿੱਥੇ ਰਾਤੀਂ ਫੂੜੀ ਉੱਤੇ  
ਭੁੱਖੇ ਸੋਂਦੇ ਵੈਣ

\* ਖੁਸ਼ਾਬ ਮੇਰਾ ਜੰਮਣ ਜ਼ਿਲ੍ਹਾ

## ਨਵਾਂ ਕਹਾਣੀਕਾਰ

ਅਸੀਂ ਇੱਥੇ ਐਵੇਂ ਨਹੀਂ ਆਏ  
ਕਹਾਣੀ ਕਰਨ ਆਏ ਅਤੀ  
ਪਰ ਜ਼ਰੂਰੀ ਨਹੀਂ  
ਵਈ ਕਹਾਣੀ ਕਰੀਏ ਵੀ  
ਸਾਡੇ ਕੋਲ ਜੇ ਕਹਿਣ ਜੋਗਾ ਬਹੁਤ ਕੁਝ ਏ  
ਤਾਂ ਨਾ ਕਹਿਣ ਜੋਗਾ ਵੀ ਚੇਰ ਏ  
ਅਸੀਂ ਜੇ ਅਪਣੇ ਅੱਖਰਾਂ ਵਿੱਚੋਂ  
ਦਿਨ ਨਹੀਂ ਚਾੜ੍ਹੇ ਸਕਦੇ  
ਤਾਂ ਹੱਥਾਂ ਉੱਤੇ ਰਾਤ ਤਾਂ ਡੱਕ ਸਕਦੇ ਅਤੀ  
ਭਾਵੇਂ ਅੱਖਰ ਈ ਸਾਡੇ ਹੱਥ ਹੋਵਣ

◆



ਡਬਲਿਨ ਆਇਰਲੈਂਡ ਰਹਿੰਦਾ **ਮਹੇਸੂਦ ਅਵਾਣ** (ਜਨਮ 1977 ਪਧਰਾਤੁ) ਕੰਪੀਊਟਰ ਇੰਜੀਨੀਅਰੀ ਕਰਦਾ ਹੈ। ਇਹਦੀਆਂ ਦੋ ਕਿਤਾਬਾਂ ਛਾਪੀਆਂ ਨੇ: ਰਾਤ ਸਮੁੰਦਰ ਖੇਡ (2002) ਤੇ ਵੀਣੀ ਲਿਖਿਆ ਦਿਨ (2012). ਇਹ ਪਾਕਿਸਤਾਨ ਦੇ ਅੰਗਰੇਜ਼ੀ ਅੱਖਬਾਰ ਦ' ਨੀਉਜ਼ ਇੰਟਰਨੈਸ਼ਨਲ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤ ਬਾਰੇ ਬਾਕਾਇਦਾ ਲਿਖਦਾ ਹੈ।